

 Print Page

Sri Guru Granth Sahib

Displaying 317 of

ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥

Jo Maarae Thin Paarabreham Sae Kisai N Sandhae ||

Those who are struck down by the Supreme Lord God do not belong to anyone.

ਗਉੜੀ ਵਾਰਾ (ਮਃ ੪) (੫) ੩੧:੭ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧

Raag Gauri Guru Arjan Dev

ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥

Vair Karan Niravair Naal Dhharam Niaae Pachandhae ||

Those who hate the One who has no hatred, are destroyed by righteous justice.

ਗਉੜੀ ਵਾਰਾ (ਮਃ ੪) (੫) ੩੧:੮ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧

Raag Gauri Guru Arjan Dev

ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥

Jo Jo Santh Saraapiaa Sae Firehi Bhavandhae ||

Those who are cursed by the Saints wander around lost.

ਗਉੜੀ ਵਾਰਾ (ਮਃ ੪) (੫) ੩੧:੯ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੨

Raag Gauri Guru Arjan Dev

ਪੇਡੁ ਮੁੰਢਾਹੁ ਕਟਿਆ ਤਿਸੁ ਡਾਲ ਸੁਕੰਦੇ ॥੩੧॥

Paedd Mundtaahoo Kattiaa This Ddaal Sukandhae ||31||

When the tree is cut off at its roots, the branches wither and die. ||31||

ਗਉੜੀ ਵਾਰਾ (ਮਃ ੪) (੫) ੩੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੨

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭

ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥

Gur Naanak Har Naam Dhirraaeiaa Bhannan Gharran Samarathh ||

Guru Nanak implanted the Naam, the Name of the Lord, within me; He is All-powerful, to create and destroy.

ਗਉੜੀ ਵਾਰਾ (ਮਃ ੪) (੩੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੩

Raag Gauri Guru Arjan Dev

ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥

Prabh Sadhaa Samaalehi Mithr Thoo Dhukh Sabaaeiaa Lathh ||1||

Remember God forever, my friend, and all your suffering will disappear. ||1||

ਗਉੜੀ ਵਾਰਾ (ਮਃ ੪) (੩੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੩

Raag Gauri Guru Arjan Dev

ਮਃ ੫ ॥

Ma 5 ॥

Fifth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭

ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥

Khudhhiaavanth N Jaanee Laaj Kulaaj Kubol ||

The hungry person does not care about honor, dishonor or harsh words.

ਗਉੜੀ ਵਾਰਾ (ਮਃ ੪) (੩੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੪

Raag Gauri Guru Arjan Dev

ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥

Naanak Maangai Naam Har Kar Kirapaa Sanjog ||2||

Nanak begs for the Name of the Lord; please grant Your Grace, and unite me with Yourself. ||2||

ਗਉੜੀ ਵਾਰਾ (ਮਃ ੪) (੩੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੪

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭

ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥

Jaevaehae Karam Kamaavadhaa Thaevaehae Falathae ||

According to the deeds which one does, so are the fruits one obtains.

ਗਉੜੀ ਵਾਰਾ (ਮਃ ੪) (੩੨):੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੫

Raag Gauri Guru Arjan Dev

ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥

Chabae Thathaa Loh Saar Vich Sanghai Palathae ||

If someone chews on red-hot iron, his throat will be burned.

ਗਉੜੀ ਵਾਰਾ (ਮਃ ੪) (੩੨):੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੫

Raag Gauri Guru Arjan Dev

ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥

Ghath Galaavaan Chaaliaa Thin Dhooth Amal Thae ||

The halter is put around his neck and he is led away, because of the evil deeds he has done.

ਗਉੜੀ ਵਾਰਾ (ਮਃ ੪) (੩੨):੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੬

Raag Gauri Guru Arjan Dev

ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥

Kaaee Aas N Punneeaa Nith Par Mal Hirathae ||

None of his desires are fulfilled; he continually steals the filth of others.

ਗਉੜੀ ਵਾਰਾ (ਮਃ ੪) (੩੨):੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੬

Raag Gauri Guru Arjan Dev

ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥

Keeaa N Jaanai Akirathaghan Vich Jonee Firathae ||

The ungrateful wretch does not appreciate what he has been given; he wanders lost in reincarnation.

ਗਉੜੀ ਵਾਰਾ (ਮਃ ੪) (੩੨):੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੭

Raag Gauri Guru Arjan Dev

ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥

Sabhae Dhiraan Nikhutteeas Hir Leeas Dhhar Thae ||

He loses all support, when the Support of the Lord is taken away from him.

ਗਉੜੀ ਵਾਰਾ (ਮਃ ੪) (੩੨):੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੭

Raag Gauri Guru Arjan Dev

ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥

Vijhan Kaleh N Dhaevadhaa Thaan Laeaa Karathae ||

He does not let the embers of strife die down, and so the Creator destroys him.

ਗਉੜੀ ਵਾਰਾ (ਮਃ ੪) (੩੨):੭ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੮

Raag Gauri Guru Arjan Dev

ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥

Jo Jo Karathae Ahanmaeo Jharr Dhharathee Parrathae ||32||

Those who indulge in egotism crumble and fall to the ground. ||32||

ਗਉੜੀ ਵਾਰਾ (ਮਃ ੪) (੩੨):੮ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੮

Raag Gauri Guru Arjan Dev

ਸਲੋਕ ਮਃ ੩ ॥

Salok Ma 3 ||

Shalok, Third Mehl:

ਗਉੜੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੭

ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥

Guramukh Giaan Bibaek Budhh Hoe ||

The Gurmukh is blessed with spiritual wisdom and a discerning intellect.

ਗਉੜੀ ਵਾਰਾ (ਮਃ ੪) (੩੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੯

Raag Gauri Guru Amar Das

ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥

Har Gun Gaavai Hiradhai Haar Paroe ||

He sings the Glorious Praises of the Lord, and weaves this garland into his heart.

ਗਉੜੀ ਵਾਰਾ (ਮਃ ੪) (੩੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੯

Raag Gauri Guru Amar Das

ਪਵਿਤ੍ਰੁ ਪਾਵਨੁ ਪਰਮ ਬੀਚਾਰੀ ॥

Pavith Paavan Param Beechaaree ||

He becomes the purest of the pure, a being of supreme understanding.

ਗਉੜੀ ਵਾਰਾ (ਮਃ ੪) (੩੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੯

Raag Gauri Guru Amar Das

ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥

J Ous Milai This Paar Outhaaree ||

Whoever he meets, he saves and carries across.

ਗਉੜੀ ਵਾਰਾ (ਮਃ ੪) (੩੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੦

Raag Gauri Guru Amar Das

ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥

Anthar Har Naam Baasanaa Samaanee ||

The fragrance of the Lord's Name permeates his being deep within.

ਗਉੜੀ ਵਾਰਾ (ਮਃ ੪) (੩੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੦

Raag Gauri Guru Amar Das

ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥

Har Dhar Sobhaa Mehha Outham Baanee ||

He is honored in the Court of the Lord, and his speech is the most sublime.

ਗਉੜੀ ਵਾਰਾ (ਮਃ ੪) (੩੩) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੦

Raag Gauri Guru Amar Das

ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥

J Purakh Sunai S Hoe Nihaal ||

Those who hear him are delighted.

ਗਉੜੀ ਵਾਰਾ (ਮਃ ੪) (੩੩) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੧

Raag Gauri Guru Amar Das

ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥

Naanak Sathigur Miliai Paaeiaa Naam Dhhan Maal ||1||

O Nanak, meeting the True Guru, one obtains the wealth and property of the Naam. ||1||

ਗਉੜੀ ਵਾਰਾ (ਮਃ ੪) (੩੩) ਸ. (੩) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੧

Raag Gauri Guru Amar Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰਾ ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭

ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥

Sathigur Kae Jeea Kee Saar N Jaapai K Poorai Sathigur Bhaavai ||

The sublime state of the True Guru is not known; no one knows what pleases the Perfect True Guru.

ਗਉੜੀ ਵਾਰਾ (ਮਃ ੪) (੩੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੨

Raag Gauri Guru Ram Das

ਗੁਰਸਿਖਾਂ ਅੰਦਰਿ ਸਤਿਗੁਰੁ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥

Gurasikhaan Andhar Sathiguroo Varathai Jo Sikhaan No Lochai So Gur Khusee Aavai ||

Deep within the hearts of His GurSikhs, the True Guru is pervading. The Guru is pleased with those who long for His Sikhs.

ਗਉੜੀ ਵਾਰਾ (ਮਃ ੪) (੩੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੨

Raag Gauri Guru Ram Das

ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥

Sathigur Aakhai S Kaar Kamaavan S Jap Kamaavehi Gurasikhaan Kee Ghaal Sachaa Thhaae Paavai ||

As the True Guru directs them, they do their work and chant their prayers. The True Lord accepts the service of His GurSikhs.

ਗਉੜੀ ਵਾਰਾ (ਮਃ ੪) (੩੩) ਸ. (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੩

Raag Gauri Guru Ram Das

ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥

Vin Sathigur Kae Hukamai J Gurasikhaan Paasahu Kanm Karaaeiaa Lorrae This Gurasikh Fir Naerr N Aavai ||

But those who want the GurSikhs to work for them, without the Order of the True Guru - the Guru's Sikhs shall not come near them again.

ਗਉੜੀ ਵਾਰਾ (ਮਃ ੪) (੩੩) ਸ. (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੪

Raag Gauri Guru Ram Das

ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥

Gur Sathigur Agai Ko Jeeo Laae Ghaalai This Agai Gurasikh Kaar Kamaavai ||

One who works diligently for the Guru, the True Guru - the GurSikhs work for him.

ਗਉੜੀ ਵਾਰਾ (ਮਃ ੪) (੩੩) ਸ. (੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੫

Raag Gauri Guru Ram Das

ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥

J Thagee Aavai Thagee Outh Jaae This Naerrai Gurasikh Mool N Aavai ||

One who comes to deceive, who rises up and goes out to deceive - the GurSikhs shall never come near him.

ਗਉੜੀ ਵਾਰਾ (ਮਃ ੪) (੩੩) ਸ. (੪) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੫

Raag Gauri Guru Ram Das

ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥

Braham Beechaar Naanak Aakh Sunaavai ||

Nanak proclaims and announces this wisdom of God.

ਗਉੜੀ ਵਾਰਾ (ਮਃ ੪) (੩੩) ਸ. (੪) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੬

Raag Gauri Guru Ram Das

ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥

J Vin Sathigur Kae Man Mannae Kanm Karaaeae So Janth Mehaa Dhukh Paavai ||2||

One who is not pleasing to the Mind of the True Guru may do his deeds, but that being will only suffer in terrible pain. ||2||

ਗਉੜੀ ਵਾਰਾ (ਮਃ ੪) (੩੩) ਸ. (੪) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੬

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੭

ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥

Thoon Sachaa Saahib Ath Vaddaa Thuhi Jaevadd Thoon Vadd Vaddae ||

O True Lord and Master, You are so very great. As great as You are, You are the greatest of the great.

ਗਉੜੀ ਵਾਰਾ (ਮਃ ੪) (੩੩):੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੭

Raag Gauri Guru Ram Das

ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥

Jis Thoon Maelehi So Thudhh Milai Thoon Aapae Bakhas Laihi Laekhaa Shhaddae ||

He alone is united with You, whom You unite with Yourself. You Yourself bless and forgive us, and tear up our accounts.

ਗਉੜੀ ਵਾਰਾ (ਮਃ ੪) (੩੩):੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੮

Raag Gauri Guru Ram Das

ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥

Jis No Thoon Aap Milaaeidhaa So Sathigur Saevae Man Gadd Gaddae ||

One whom You unite with Yourself, whole-heartedly serves the True Guru.

ਗਉੜੀ ਵਾਰਾ (ਮਃ ੪) (੩੩):੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੯

Raag Gauri Guru Ram Das

ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥

Thoon Sachaa Saahib Sach Thoo Sabh Jeeo Pindd Chanm Thaeraa Haddae ||

You are the True One, the True Lord and Master; my soul, body, flesh and bones are all Yours.

ਗਉੜੀ ਵਾਰਾ (ਮਃ ੪) (੩੩):੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੯

Raag Gauri Guru Ram Das

ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥

Jio Bhaavai Thio Rakh Thoon Sachiaa Naanak Man Aas Thaeree Vadd Vaddae ||33||1|| Sudhh ||

If it pleases You, then save me, True Lord. Nanak places the hopes of his mind in You alone, O greatest of the great! ||33||1|| Sudh||

ਗਉੜੀ ਵਾਰਾ (ਮਃ ੪) (੩੩):੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੭ ਪੰ. ੧੯

Raag Gauri Guru Ram Das